

7 ਫਰਵਰੀ, 2018

ਬ੍ਰੈਂਪਟਨ ਫਾਇਰ ਦੇ ਮੁਤਾਬਿਕ: ਇਸ ਵੈਲੋਟਾਈਨ ਡੇ ਚੈਕਲੇਟ ਨੂੰ ਭੁੱਲ ਜਾਓ

“ਮੈਂ ਤੁਹਾਨੂੰ ਪਿਆਰ ਕਰਦਾ/ਕਰਦੀ ਹਾਂ” ਆਖਣ ਲਈ ਚਾਲੂ ਯੂਥੋਂ ਦੇ ਅਲਾਰਮਾਂ ਜਿਹਾ ਕੋਈ ਤੋਹਫ਼ਾ ਨਹੀਂ

ਬ੍ਰੈਂਪਟਨ, ਓਨਟੈਰੀਓ – ਕੀ ਤੁਹਾਨੂੰ ਇਸ ਸਾਲ ਵੈਲੋਟਾਈਨ ਦਾ ਉਹ ਵਧੀਆ ਤੋਹਫ਼ਾ ਲੱਭਣ ਵਿੱਚ ਮੁਸ਼ਕਲ ਹੋ ਰਹੀ ਹੈ? ਅਜਿਹਾ ਤੋਹਫ਼ਾ, ਜੋ ਇਹ ਦਰਸਾਉਂਦਾ ਹੈ ਕਿ ਤੁਸੀਂ ਸਚਮੁੱਚ ਪਰਵਾਹ ਕਰਦੇ ਹੋ? ਬ੍ਰੈਂਪਟਨ ਫਾਇਰ (Brampton Fire) ਕੋਲ ਇੱਕ ਘੱਟ ਖਰਚ ਅਤੇ ਵੱਧ ਅਸਰ ਵਾਲਾ ਸੁਝਾਅ ਹੈ, ਜੋ ਤੁਸੀਂ ਆਪਣੇ ਸਥਾਨਕ ਘਰੇਲੂ ਮੁਰੰਮਤ ਵਾਲੇ ਸਟੋਰ ਤੋਂ ਪ੍ਰਾਪਤ ਕਰ ਸਕਦੇ ਹੋ।

ਘਰ ਦੀ ਹਰੇਕ ਮੰਜ਼ਲ 'ਤੇ ਅਤੇ ਸੌਣ ਵਾਲੇ ਸਾਰੇ ਹਿੱਸਿਆਂ ਦੇ ਬਾਹਰ ਚਾਲੂ ਯੂਥੋਂ ਦੇ ਅਲਾਰਮ ਲਗਵਾਉਣਾ ਸਿਰਫ਼ ਕਨੂੰਨ ਹੀ ਨਹੀਂ ਹੈ – ਬਲਕਿ ਇਹ ਇੱਕ ਬਿਹਤਰ ਤਰੀਕਾ ਹੈ, ਜਿਸ ਨਾਲ ਤੁਸੀਂ ਐਮਰਜੈਂਸੀ ਵਿੱਚ ਆਪਣੇ ਪਿਆਰਿਆਂ ਦੀ ਰੱਖਿਆ ਕਰ ਸਕਦੇ ਹੋ। ਯੂਥੋਂ ਦੇ ਅਲਾਰਮਾਂ ਦਾ ਖਰਚ ਸਿਰਫ਼ \$20 ਆਉਂਦਾ ਹੈ ਅਤੇ ਇਹ ਤੁਹਾਨੂੰ ਮਨ ਦੀ ਸ਼ਾਂਤੀ ਮੁਹੱਈਆ ਕਰਦੇ ਹਨ ਕਿ ਜਿਹਨਾਂ ਲੋਕਾਂ ਦੀ ਤੁਸੀਂ ਪਰਵਾਹ ਕਰਦੇ ਹੋ, ਉਹਨਾਂ ਨੂੰ ਅੱਗ ਸਬੰਧੀ ਐਮਰਜੈਂਸੀ ਦੀ ਸਥਿਤੀ ਵਿੱਚ ਜ਼ਰੂਰੀ ਜਲਦੀ ਚਿਤਾਵਨੀ ਮਿਲੇਗੀ।

ਬ੍ਰੈਂਪਟਨ ਫਾਇਰ ਨੇ ਇਸ ਸੁਨੇਹੇ ਦਾ ਪ੍ਰਚਾਰ ਕਰਨ ਵਿੱਚ ਮਦਦ ਲਈ [a video \(ਇੱਕ ਵੀਡੀਓ\)](#) ਬਣਾਇਆ ਹੈ। ਇਸ ਸਾਲ ਵੈਲੋਟਾਈਨ ਡੇ ਨੂੰ ਉਹੀ ਪੁਰਾਣੀਆਂ ਚੈਕਲੇਟ ਭੁੱਲ ਜਾਓ - “ਮੈਂ ਤੁਹਾਨੂੰ ਪਿਆਰ ਕਰਦਾ/ਕਰਦੀ ਹਾਂ” ਆਖਣ ਲਈ ਚਾਲੂ ਯੂਥੋਂ ਦੇ ਅਲਾਰਮਾਂ ਜਿਹਾ ਕੋਈ ਤੋਹਫ਼ਾ ਨਹੀਂ।

ਯੂਥੋਂ ਦੇ ਅਤੇ ਕਾਰਬਨ ਮੋਨੋਆਕਸਾਈਡ ਦੇ ਅਲਾਰਮ ਸਬੰਧੀ ਆਸਾਨ ਸੁਝਾਅ:

- ਆਪਣੇ ਘਰ ਦੀ ਹਰੇਕ ਮੰਜ਼ਲ 'ਤੇ ਅਤੇ ਸੌਣ ਵਾਲੇ ਸਾਰੇ ਹਿੱਸਿਆਂ ਦੇ ਬਾਹਰ ਚਾਲੂ ਯੂਥੋਂ ਦੇ ਅਲਾਰਮ ਲਗਵਾਓ। ਵਾਧੂ ਸੁਰੱਖਿਆ ਲਈ, ਨਿਰਮਾਤਾ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਹਰੇਕ ਬੈਡਰੂਮ ਵਿੱਚ ਯੂਥੋਂ ਦੇ ਅਲਾਰਮ ਲਗਵਾਓ। ਜ਼ਿਆਦਾ ਵੱਡੇ ਘਰਾਂ ਵਿੱਚ ਯੂਥੋਂ ਦੇ ਵਾਧੂ ਅਲਾਰਮਾਂ ਦੀ ਲੋੜ ਹੋ ਸਕਦੀ ਹੈ।
- ਜੇਕਰ ਤੁਹਾਡੇ ਘਰ ਵਿੱਚ ਬਾਲਣ-ਨਾਲ ਜਲਣ ਵਾਲੇ ਉਪਕਰਨ, ਚੁੱਲ੍ਹਾ ਜਾਂ ਨਾਲ ਲੱਗਿਆ (ਅਟੈਚਡ) ਗਰਾਜ ਹੈ, ਤਾਂ ਸਾਰੇ ਸੌਣ ਵਾਲੇ ਹਿੱਸਿਆਂ ਦੇ ਬਾਹਰ ਕਾਰਬਨ ਮੋਨੋਆਕਸਾਈਡ ਅਲਾਰਮ ਲਗਵਾਓ। ਵਾਧੂ ਸੁਰੱਖਿਆ ਲਈ, ਨਿਰਮਾਤਾ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਆਪਣੇ ਘਰ ਦੀ ਹਰੇਕ ਮੰਜ਼ਲ 'ਤੇ ਕਾਰਬਨ ਮੋਨੋਆਕਸਾਈਡ ਅਲਾਰਮ ਲਗਵਾਓ।
- ਮਹੀਨੇ ਵਿੱਚ ਇੱਕ ਵਾਰ ਜਾਂਚ ਬਟਨ ਦਬਾ ਕੇ ਯੂਥੋਂ ਦੇ ਅਤੇ ਕਾਰਬਨ ਮੋਨੋਆਕਸਾਈਡ ਅਲਾਰਮਾਂ ਦੀ ਜਾਂਚ ਕਰੋ। ਹਰ ਸਾਲ ਬੈਟਰੀਆਂ ਬਦਲੋ।
- ਯੂਥੋਂ ਦੇ ਅਤੇ ਕਾਰਬਨ ਮੋਨੋਆਕਸਾਈਡ ਅਲਾਰਮ ਸਮਾਂ ਪੈਣ 'ਤੇ ਖਰਾਬ ਹੋ ਜਾਂਦੇ ਹਨ। ਨਿਰਮਾਤਾ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਅਲਾਰਮਾਂ ਦੀ ਬਦਲੀ ਕਰੋ।

ਹਵਾਲੇ

“ਸਾਡੇ ਨਿਵਾਸੀਆਂ ਦੀ ਸੁਰੱਖਿਆ ਇੱਕ ਤਰਜੀਹ ਹੈ, ਅਤੇ ਅਸੀਂ ਜਾਣਦੇ ਹਾਂ ਕਿ ਬ੍ਰੈਂਪਟਨ ਵਿੱਚ ਸਾਰੇ ਘਰ ਚਾਲੂ ਧੂੰਏਂ ਦੇ ਅਲਾਰਮਾਂ ਨਾਲ ਸੁਰੱਖਿਅਤ ਨਹੀਂ ਹਨ। ਇਸ ਵੈਲੈਂਟਾਈਨ ਡੇ ਆਪਣੇ ਪਿਆਰਿਆਂ ਨੂੰ ਦਿਖਾਓ ਕਿ ਤੁਸੀਂ ਸਚਮੁੱਚ ਉਹਨਾਂ ਦੀ ਪਰਵਾਹ ਕਰਦੇ ਹੋ ਅਤੇ ਯਕੀਨੀ ਬਣਾਓ ਕਿ ਤੁਹਾਡੇ ਘਰ ਵਿੱਚ ਜ਼ਿੰਦਗੀ ਬਚਾਉਣ ਵਾਲਾ ਇਹ ਉਪਕਰਨ ਹੈ।”

- ਮੇਅਰ ਲਿੰਡਾ ਜੈਫਰੀ (Linda Jeffrey)

“ਅਸੀਂ ਜਾਣਦੇ ਹਾਂ ਕਿ ਚਾਲੂ ਧੂੰਏਂ ਦੇ ਅਲਾਰਮ ਜ਼ਿੰਦਗੀਆਂ ਬਚਾਉਂਦੇ ਹਨ। ਇਸ ਵੈਲੈਂਟਾਈਨ ਡੇ, ਆਪਣੀ ਜ਼ਿੰਦਗੀ ਵਿੱਚ ਮਹੱਤਵਪੂਰਨ ਲੋਕਾਂ ਬਾਰੇ ਸੋਚੋ, ਅਤੇ ਅੱਗ ਸਬੰਧੀ ਐਮਰਜੈਂਸੀ ਦੀ ਸਥਿਤੀ ਵਿੱਚ ਉਹਨਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਕੇ ਇਹ ਯਕੀਨੀ ਬਣਾਓ ਕਿ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ।”

- ਰੀਜਨਲ ਕਾਉਂਸਲਰ ਅਤੇ ਮੁਖੀ, ਕਮਿਊਨਿਟੀ ਸਰਵਿਸਿਜ਼, ਮਾਈਕਲ ਪਲੇਸ਼ੀ (Michael Palleschi)

“ਅੱਗ ਇੰਨੀ ਤੇਜ਼ੀ ਨਾਲ ਫੈਲਦੀ ਹੈ ਕਿ ਤੁਹਾਡੇ ਕੋਲ ਅੱਗ ਤੋਂ ਸੁਰੱਖਿਅਤ ਰੂਪ ਨਾਲ ਬਾਹਰ ਨਿੱਕਲਣ ਲਈ 60 ਸਕਿੰਟਾਂ ਤੋਂ ਵੀ ਘੱਟ ਸਮਾਂ ਹੁੰਦਾ ਹੈ, ਇਸਲਈ ਜਲਦੀ ਚਿਤਾਵਨੀ ਤੁਹਾਡੇ ਲਈ ਅਤੇ ਤੁਹਾਡੇ ਪਿਆਰਿਆਂ ਲਈ ਮਹੱਤਵਪੂਰਨ ਹੈ। ਸਿਰਫ ਚਾਲੂ ਧੂੰਏਂ ਦੇ ਅਲਾਰਮ ਤੁਹਾਨੂੰ ਉਹ ਜਲਦੀ ਚਿਤਾਵਨੀ ਦੇ ਸਕਦੇ ਹਨ।”

- ਫਾਇਰ ਚੀਫ ਬਿਲ ਬੋਇਸ (Bill Boyes)

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ Twitter ਅਤੇ Facebook 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca